



SEE MORE JESUS · WANTTOSEEMORE.COM

बाइबल हिक्मत बारे ची करदी? — भाग 2 · KJV शास्त्र स्ट्रॉंग्स नंबरें सेती

PART 2 · ਇੱਕ ਨਵਾਂ ਅਧਿਐਨ ਬੁਨਿਆਦੀ ਬਾਈਬਲੀ ਸਿੱਧਾਂਤ ਉੱਤੇ ਬਣਾਇਆ ਗਿਆ
ਬੁੱਢਿ — ਬੁਨਿਆਦੀ बाइबली सिद्धांत

ਓਪਨਿੰਗ ਵਰਡ

ਬੁੱਢਿ ਕਨੇ ਸ਼ੁਰੂ ਹੋਂਦੀ ਏ? ਪਵਿਤ੍ਰਸ਼ਾਸਤ੍ਰ ਸਾਫ-ਸਾਫ ਜਵਾਬ ਦਿੰਦਾ ਏ: ਪ੍ਰਭੂ ਦਾ ਭਯ ਈ ਬੁੱਢਿ ਦਾ ਸ਼ੁਰੂਆਤ ਏ। ਨਾਂ ਮਨੁੱਖਾਂ ਦੇ ਸਕੂਲ, ਨਾਂ ਇਸ ਦੁਨਿਆ ਦੀ ਬੁੱਢਿ; ਪ੍ਰਭੂ ਦਾ ਭਯ। ਇਬਰਾਨੀ ਸ਼ਬਦ ਏ chokmah (H2451, wisdom); ਯੂਨਾਨੀ ਸ਼ਬਦ ਏ sophia (G4678, wisdom); ਤੇ ਇਨਾਂ ਦੋਨ੍ਹਾਂ ਦਾ ਦਰਵਾਜ਼ਾ ਏ yare (H3374, fear)। ਓਹ ਨੀਂਹ ਪੈਛੇ ਹੀ ਰਖੀ ਗਈ ਏ। ਹੁਣ ਨੋਏਂ ਗਵਾਹ ਆਨ੍ਹੇ ਨ: ਅਯੂਬ, ਜਿਨ੍ਹੇ ਪਰਮੇਸ਼ੁਰ ਦਾ ਭਯ ਮਨਿਆ; ਸੁਲੇਮਾਨ, ਜਿਨ੍ਹੇ ਸਮਝਦਾਰ ਦਿਲ ਮੰਗਿਆ; ਯਾਕੂਬ, ਜਿਨ੍ਹੇ ਕਹਾ ਕੇ ਪਰਮੇਸ਼ੁਰੇ ਕੋਲਾ ਮੰਗੇ; ਤੇ ਪੌਲੁਸ, ਜਿਨ੍ਹੇ ਅਸਾਂ ਜੋ ਮਸੀਹ, ਪਰਮੇਸ਼ੁਰ ਦੀ ਬੁੱਢਿ, ਦਿਖਾਈ। ਜੇ ਤੁਸਾਂ ਚਾਭੇ ਕੋਈ ਬੁੱਢਿ ਦੀ ਕਮੀ ਏ, ਤਾਂ ਤੁਸਾਂ ਜਾਣਦੇ ਓ ਕੇ ਕੇਸਤੋ ਮੰਗਣਾ ਏ। ਇਸਜੋ ਖੋਜੋ।

ਏ ਅਧਯਯਨੇਂ ਜਵਾਬ ਦਿੱਤੇ ਤਿਨ੍ਹ ਸਵਾਲ:

1. ਬੁੱਢਿ ਦਾ ਸ਼ੁਰੂਆਤ ਕਥੀ ਆਂ?
2. ਜੇਕਰ ਤੁਸਾ ਚਾ ਕੋਈ ਭੀ ਸਧਾਭਾਪਾ ਗੀ ਕਮੀ ਹੈ, ਤਾਂ ਤੁਸੇਧਾਂ ਕਿਸੇ ਕੋਲਾ ਮੰਗਣਾ ਚਾਹੀਂਦਾ?
3. ਸਿਆਭਾਪਾ ਤੇਬ ਜ਼ਾਨਾ ਦੇ ਸਾਰੇ ਖਜ਼ਾਨੇ ਕੇਥੇ ਛਿਪੈਲੇ।

ਬੁਨਿਆਦ ਜੋ ਪਹਲੇ ਈ ਧਰੀ ਗੀ ਹੈ — ਗਿਆਨ

THE FOUNDATION → ਪ੍ਰਭੂਏ ਦਾ ਡਰ ਜ਼ਾਨਾ ਦਾ ਸ਼ੁਰੂ ਆ (PSALM 111:10).

THE FOUNDATION → ਜਿਨ੍ਹੋਨੇਂ ਓਂਦੇ ਹੁਕਮ ਮਨ੍ਹੇ, ਓਨਗੀ ਸਾਰੇਧਾਂ ਗੀ ਅਛੀ ਸਮਝ ਏ (ਭਜਨ 111:10).

ਬੁਨਿਆਦ → ਤੇਦੇ ਤੂ ਪਰਮੇਸ਼ੁਰਾ ਦਾ ਡਰ ਸਮਝਗਾ, ਤੇ ਪਰਮੇਸ਼ੁਰਾ ਦਾ ਜ਼ਾਨ ਲਭਗਾ (ਨੀਤਿਵਚਨ 2:5).

THE FOUNDATION → ਪ੍ਰਭੂਏ ਕਰਾ ਡਰ ਬੁਰਾਈਏ ਕਨੇ ਨਫਰਤ ਕਰਨਾ ਏ (ਨੀਤਿਵਚਨ 8:13).

ਆਧਾਰ → ਪ੍ਰਭੂ ਗਿਆਨ ਦਿੰਦਾ ਏ (ਨੀਤਿਵਚਨ 2:6).

ਬੁਨਿਆਦ → ਮਸੀਹ, ਜੋ ਪਰਮੇਸ਼ੁਰ ਦੇ ਕੰਨੀ ਅਸਾਂ ਲਈ ਬੁੱਧ ਬਣਾਇਆ ਗਿਆ (1 ਕੁਰਿੰਥੀਆਂ 1:30).

ਏ ਭਾਗ 2 ਨਮਾਂ ਗਵਾਹਾਂ ਦੇ ਜਰਿਏ ਵੇ ਹੀ ਸਚਾਈ ਗੀ ਪੁਛਿ ਕਰਦਾ ਏ।

ग्रीक कीवर्ड

“बुद्धि” — **G4678 sophia** — गियान, दुनियाँ दा जां आत्मिक

Christ, Parmeshware zoor, te Parmeshware gyaan

“बुद्धिमान” — **G4680 sophos** — बुद्धिमान, कुशल

परमेश्वरे दी मूर्खता मनुखां कोलो बुद्धी ग्यानी है।

“सिआणप” — **G5428 phronesis** — समझदारी, नैतिक सूझ-बूझ

उसने सारी बुद्धि और चतुराई मां असां पर बड़ी कृपा किती

“ज्ञान” — **G1108 gnosis** — ज्ञान, जाणना

jinde bichi gyan te budhi ne saare khazane lukke hoye ni.

हिब्रू मुख्य शब्द

“बुद्धि” — **H2451 chokmah** — ज्ञान, कुशलता

LORD dyaan mukh thie gyaan dinda ai

“डर” — **H3374 yare** — डर, आदर

प्रभुएदा डर ज्ञानेदा शुरू है

“समझ” — **H998 biynah** — samajh, gyan

पवित्रे दा ज्ञान समझ ऐ।

“ज्ञान” — **H1847 daath** — ज्ञान, चतुराई

प्रभुए करा डर ज्ञानेरी शुरुआत ऐ।

आरंभिक आधार

Proverbs 9:10 ↗ *read this in your Bible*

प्रभुए दा डर = बुद्धिऐ दा शुरू + पवित्रे दा ज्ञान = समजा।

(म्हारे निजी विचार — ज्ञाने दा इक बूह है, ते बूह है यारे (H3374, डर) — प्रभुए दा डर। कोई इसा किशमें डर नई जेहड़ा उसा थमां भज्जी जो, बल्कि इक झुकी दा दिल जेहड़ा उसदी सुणदा है। बूहे थमां शुरू करो; चोखमाह (H2451, ज्ञान) अंदर है।)

I. बुद्धि दा शुरू

A. Proverbs 1:7 ↗ *read this in your Bible*

प्रभुए STRIEZ डर = ज्ञानेरी शुरुआत + मूर्ख लोक बुद्धी ते शिक्षा गी नफरत करदन।

B. Job 28:28 ↗ *read this in your Bible*

प्रभुए दा डर = ज्ञान + बुराई थमां लग होणा = समझ।

II. परमेश्वरा कां मंगा, जो सारेयां जो खुल्लदया दिलेसा दींदा

A. याकूब 1:5 पन अगर तुसन मरां कोन्ची अक्लारी घटी भोए, त तै परमेश्वरे करां मंगे, जै बगैर दोष लेइतां सेभन खुशी सेइं देते, त मगने बाले दिती गाली। **[G4678 sophia ■]**

जे तुसां चा कोई गी बुद्धि दी कमी हो → तां ओह परमेश्वरे थमां मंगे → ते ओसा गी दिती जाणी।

B. 1 Kings 3:9 ↗ *read this in your Bible*

आपने सेवके गी इक समझदार दिल दे → ताँ जो मैं भले-बुरे बिच फर्क करी सकूं।

C. 1 Kings 3:12 ↗ *read this in your Bible*

LO, MÈ TÖJHE EK GYĀNĪ TE SAMAJHDĀR HRIDÖY DITTĀ ÖY → TÖJHE PAILE KÖI VI TÖJHE JEHNĀ NÈ HÖUNĀ.

D. Proverbs 2:6 ↗ *read this in your Bible*

PRABHU SIYĀNAY DINDA → UHDE MUKHĪ CHUN GYĀN TE SAMAJH NIKALDI.

(मेहे निजी विचार — सुलेमाने मंगा, त बगवाने दिता। याकूब बी एही गल्ल केंदा ऐ जो एहयुई बार खुल्ली ऐ: बगवाने कुण्डु मंगे, जेहा सम्भना गी खुल्ले दिले न्याल बगैर कमी कढ़े दिन्दा ऐ। जेहे राजे गी सयाना दिल दिता, तेहा तुसां गी बी देगा। भरोसे च मंगो।)

III. एह दुनियां दा गियान नीं

A. 1 कुरिन्थियों 1:25 किजोकि परमेश्वरेरी बेवकूफी मैनु केरे ज्ञाने करां जादे ज्ञान बालीए; ते परमेश्वरेरी कमजोरी मैनु केरे शक्ति करां जादे ज़ोरे बालीए। [G4680 sophos ■]

PARMESHRE RI MUARKHTA = MANUKHAN NALO SIYANI + PARMESHRE RI KAMZORI = MANUKHAN NALO TAKATWAR.

B. 1 कुरिन्थियों 3:19 किजोकि इस दुनियारी अक्ल परमेश्वरे कां बेवकूफीए, जेन्चरे पवित्रशास्त्रे मां लिखोरूए; “परमेश्वर ज़ैत्र तैन केरे च़लैकी मां फसाते।” [G4680 sophos ■] [G4678 sophia ■]

ऐस दुनिया दा ज्ञान = परमेश्वरे कन्नै मूर्खता ऐ।

C. याकूब 3:15 इन ज्ञान तैन नई, जैन स्वर्गेरां ओरूए बल्के दुनियारू, ते जिसमानी, ते शैतानीए। [G4678 sophia ■]

ओह ज्ञान जैन स्वर्गेरां नई ओंदा = दुनियारू + जिसमानी + शैतानी।

D. याकूब 3:17 पन जैन ज्ञान स्वर्गेरां एइते तैन पेइलू त पवित्र भोते, फिरी मिलनसार, हलीम ते शिखालने बालू, ते दया ते रोड़े कम्मन सेइं ते बगैर तरफदारी ते पाखंडे बगैर भोते। [G4678 sophia ■]

ਉੱਤੇ ਦੀ ਬੁੱਧ = ਪਹਲੀ ਪਵਿੱਤਰ + ਫੇਰ ਸਾਂਤੀਪ੍ਰੀਤ + ਨਰਮ + ਦਯਾ ਤੇ ਚੰਗੇ ਫਲਾਂ ਨਾਲ ਭਰੀ।

(मेरे निजी विचार — याकूब दो प्रकारा दी बुद्धि दस्सी करदा ऐ: इक थल्लेआ थमां, इक उप्पर थमां। सोफ़िया (G4678, बुद्धि) जेड़ी उप्पर थमां ऐ, पैह्ले शुद्ध ऐ, फेर शान्ति करने आळी। जेकर एह झगड़े ते ईर्ष्या पैदा करदी ऐ, तां एह पिता थमां नई आई। एसी अपने फळा दे राहें पछाणो।)

IV. मसीह, परमेश्वरे दा ज्ञान

A. 1 कुरिन्थियों 1:24 पन जैना परमेश्वरे (अपने लोक भोनेरे लेइ) कुजोरेन, कुन यहूदी, कुन गैर कौमां, तैन केरे लेइ मसीह परमेश्वरेरी शक्ति, ते परमेश्वरेरू ज्ञाने। [G4678 sophia ■]

मसीह = परमेश्वरे दी शक्ति + परमेश्वरे दी बुद्धि।

B. 1 कुरिन्थियों 1:30 पन परमेश्वरे तुस यीशु मसीह सेइं अक कियोरेथ, ते मसीहरे ज़िरिये तैने अपनू ज्ञान दितोरूए। परमेश्वर अपने नज़री मां असन धर्मी भी बनाते। मसीहरे ज़िरिये अस पवित्र किये जे, ते तै असन इश्शे पापन करां आज़ाद केरते। [G4678 sophia ■]

ख्रिस्त यीशु परमेश्वरा दा म्हारे आस्तें ज्ञान + धार्मिकता + पवित्रता + मुक्ति बणाया गा।

C. कुलुस्सियों 2:3 जैस मां समझरे ते ज्ञानेरे सारे भण्डार छपोरेन। [G1108 gnosis ■] [G4678 sophia ■]

समझरे ते ज्ञानेरे सारे भण्डार = मसीह मां छपोरेन।

(म्हारे निजी विचार — खजाने गी खजाने थमां बगैर नां तोपो। परमेश्वरे अपने पुत्रे च सारी सोफ़िया (G4678, बुद्धि) ते सारी ग्नोसिस (G1108, ज्ञान) लुकाई राक्खी ऐ। लुकाई, गुआची नई — लुकाई ओथु जित्यू तुसां तोप सकदे ओ। मसीह गी तोपो, ते तुसां बुद्धि तोप ली।)

V. बुद्धि सबतुआं जरूरी चीज़ए — उदे मुल्ल ते उदे कम्म

A. Proverbs 3:13 ↗ read this in your Bible

धन्य ऐ से मैनु जेहड़ा ज्ञान हासल करदा ऐ + से मैनु जेहड़ा समझ हासल करदा ऐ।

B. Proverbs 3:18 ↗ read this in your Bible

ओह = जिन्दगी दा रुख ऐ उंरां आस्तै जेह् उसेआ पकड़दे न। + सुखी ऐ हर इक जेह् उसेआ थमी रखदा ऐ।

C. Proverbs 4:7 ↗ read this in your Bible

ज्ञान = सारें मूलें गल्ल → ज्ञान हासल करा + अपणी सारी हासल करणा च समझ बी हासल करा।

D. याकूब 3:13 तुसन मरां ज्ञानी ते समझदार कौने? जै एरो भोए तै अपने कम्मन रोड़े चाल चलने सेइं तैस नम्रता सेइं साथी बांदो केरे जै ज्ञाने सेइं पैदा भोतीए। [G4678 sophia ■] [G4680 sophos ■]

ਇੱਕ ਸਿਆਣਾ ਮਨੁੱਖ → ਉਹ ਆਪਣੇ ਭਲੇ ਚਾਲ-ਚਲਣ ਨਾਲ ਆਪਣੇ ਕੰਮਾਂ ਨੂੰ ਸਿਆਣਪ ਦੀ ਨਰਮਾਈ ਨਾਲ ਪਰਗਟ ਕਰੇ।

(मेइं निजी विचार — गियान जो जाणने थमां जादा है; ओह जीवने दा रुख्ख है, ते रुख्ख अपणे फळ थमां जाणे जांदे। पैह्ले ओह हासल कर, ते फिरी एह इक असली जीवने दे तरीके थमां, नम्रता सजाग दिखा।)

दो जणेआ रा मुँह

Proverbs 9:10 ↗ read this in your Bible

यहोवे दा डर = ज्ञाने दा शुरू।

Psalms 111:10 ↗ read this in your Bible

परमेश्वरा दा डर = ग्याने दी शुरुआत + जेह् सारे उएदे हुक्म मन्दे न उन्हां सारेयां गी नीक समझ है।

Proverbs 1:7 ↗ read this in your Bible

ਪ੍ਰਭੂ ਦਾ ਡਰ = ਗਿਆਨ ਦੀ ਸ਼ੁਰੂਆਤ।

Ecclesiastes 4:12 ↗ read this in your Bible

ਤਿੰਨ ਲੜੀ ਆਲਾ ਰੱਸਾ ਛੇਤੀ ਨੀ ਟੁੱਟਦਾ।

ਪਰਛਾਵਾਂ ਤੇ ਪੂਰਨਤਾ

Shadow 1 Kings 3:12 ↗ read this in your Bible

MĒ TUKKE EKK GYĀNĪ TE SAMAJHDĀR DIL DIYĀ HAI → TERE PĀCHHE KOI VI TERE JEHĀ NĀ HOSĪ.

Fulfillment ਸਤੀ 12:42 ਦੱਖਿਯੋਰੀ ਰਾਨੀ ਇਸਾਫੇਰੇ ਦਿਹਾੜੇ ਇਸ ਜ਼ਮਾਨੇਰੇ ਲੋਕਨ ਸੇਝ ਸਾਥੀ ਖੜੀ ਭੋਝਤਾਂ ਦੋਥੀ ਬਨਾਲੀ, ਕਿਜੌਕਿ ਤੈ ਬੜੇ ਦੂਰੇਰਾਂ ਸੁਲੈਮਾਨ ਰਾਜੇਰੂ ਜ਼ਾਨ ਸੁਨੇਰੇ ਲੇਝ ਓਰੀ ਥੀ, ਪਨ ਹੇਰਾ ਝੜੀ ਤੈਏ, ਜੈ ਸੁਲੈਮਾਨੇ ਕਰਾਂ ਭੀ ਬਡੁਏ।” [G4678 sophia ■]

ਤ ਧਰਤੀਯਾ ਦੇ ਸਾਰੇ ਥਮਾਂ ਦੂਰੇ ਹਿਸ਼ੇ ਥਮਾਂ ਸੁਲੈਮਾਨੇਰੀ ਬੁਝਿ ਸੁਨਯੇ ਆਏ → ਦੇਖਭੋ, ਸੁਲੈਮਾਨੇ ਥਮਾਂ ਬਡੁ ਝੁਥੇ ਹੈ।

(ਮਹਾਰੇ ਨਿਜੀ ਵਿਚਾਰ — ਸਾਰੇ ਤੈਂ ਜ਼ਾਨੀ ਰਾਜਾ ਤਾਂ ਸਿਫ਼ ਇਕ ਛਾਯਾ ਹੀ ਥੀ। ਰਾਨੀ ਧਰਤੀਏ ਦੇ ਸਾਰੇ ਕਨਾਰੇ ਥਮਾਂ ਸੁਲੈਮਾਨੇ ਦੀ ਗਲਲ ਸੁਯਨੇ ਆਏ ਥੀ; ਸੁਲੈਮਾਨੇ ਕਨੈ ਬਡਾ ਕੋਝੇ ਏਥੁ ਖੜੋਤਰਾ ਏ — ਮਸੀਹ, ਪਰਮੇਸ਼ਵਰੇ ਦਾ ਜ਼ਾਨ।)

ਸਮਾਪਨ

ਯਾਕੂਬ 3:17 ਪਨ ਜੈਨ ਜ਼ਾਨ ਸਵਰ੍ਗੇਰਾਂ ਏਝੇ ਤੈਨ ਪੇਝਲੂ ਤ ਪਵਿਤਰ ਭੋਤੇ, ਫਿਰੀ ਮਿਲਨਸਾਰ, ਹਲੀਮ ਤੇ ਸਿਖਾਲਨੇ ਬਾਲੂ, ਤੇ ਦਯਾ ਤੇ ਰੋਝੇ ਕਮਨ ਸੇਝ ਤੇ ਬਗੈਰ ਤਰਫਦਾਰੀ ਤੇ ਪਾਖੰਡੇ ਬਗੈਰ ਭੋਤੇ।

ਜ਼ਾਨ ਸਵਰ੍ਗੇਰਾਂ ਏਝੇ = ਦਯਾ ਤੇ ਰੋਝੇ ਕਮਨ ਸੇਝ ਭਰੋਰੂ + ਬਗੈਰ ਤਰਫਦਾਰੀ + ਪਾਖੰਡੇ ਬਗੈਰ।

ਕੁਲੁਸਿਯੋਂ 2:3 ਜੈਸ ਮਾਂ ਸਮਝੇਰੇ ਤੇ ਜ਼ਾਨੇਰੇ ਸਾਰੇ ਭਯਡਾਰ ਛੁਪੋਰੇਨ।

ਜੈਸ ਮਾਂ ਸਮਝੇਰੇ ਤੇ ਜ਼ਾਨੇਰੇ ਸਾਰੇ ਭਯਡਾਰ ਛੁਪੋਰੇਨ।

(ਮਹਾਰੇ ਨਿਜੀ ਵਿਚਾਰ — ਇਕ ਰਾਹ, ਤੈਯ ਕਦਮ। ਏਹ ਸ਼ੁਰੂ ਹੁੰਦਾ ਏ ਯਾਰੇ (H3374, ਡਰ) ਕੋਲਾ, ਯਹੋਵਾ ਦਾ ਡਰ। ਏਹ ਅਗੇਂ ਚਲਦਾ ਏ ਪੁਛਨੇ ਕੋਲਾ, ਕਜੌਕਿ ਉਹ ਹਰ ਇਕੋ ਗੀ ਖੁਲਮ-ਖੁਲਾ ਦਿੰਦਾ ਏ। ਤੇ ਏਹ ਮਸੀਹ ਚ ਖਤਮ ਹੁੰਦਾ ਏ, ਜਿਸ ਚ ਸੋਫਿਯਾ (G4678, ਜ਼ਾਨ) ਤੇ ਗ੍ਰੋਸਿਸ (G1108, ਬੂਝ) ਦੇ ਸਾਰੇ ਖਜਾਨੇ ਲੁਕਕੋਰੇ ਨ। ਇਕੋ ਦਾਨ, ਇਕੋ ਦਾਤਾ। ਪੁਛੋ, ਤੇ ਤੁਸਾਂ ਗੀ ਦਿੱਤਾ ਜਾਹਲੂ।)

ਅਭਿਆਸ ਪ੍ਰਸ਼ਨੋਤ੍ਤਰੀ

1. ਨਿਥੀ 9:10 — ਯਹੋਵਾ ਦਾ ਡਰ ਏ ਸ਼ੁਰੂਆਤ:

- a) ਜ਼ਾਨ
- b) ਬੁਝਿ
- c) ਦਿਹੜੇ

2. ਅਘ੍ਯੂਬ 28:28 — ਬੁਰਾਝੇ ਥਮਾਂ ਦੂਰ ਹੋਣਾ ਈਏ:

- a) ਸਮਝ
- b) ਬੁਝਿ
- c) ਦੌਲਤ

3. ਯਾਕੂਬ 1:5 — ਅਗਰ ਤੁਸਨ ਮਰਾਂ ਕੋਝੀ ਅਕਲਾਰੀ ਘਟੀ ਭੋਏ, ਤ ਤੈ:

- a) ਇਸ ਦੁਨਿਆ ਦੇ ਬੁਝਿਮਾਨ ਲੋਕਾਂ ਗੀ ਟੋਹੋ
- b) ਪਰਮੇਸ਼ਵਰੇ ਕੋਲਾ ਮੰਗਣਾ, ਜੇ ਕਦਾਚਿਤ ਸੈ ਦਿੰਗਾ
- ਪਰਮੇਸ਼ਵਰੇ ਕਰਾਂ ਮਗੇ, ਜੈ ਸੇਭਨ ਖੁਸ਼ੀ ਸੇਝ ਦੇਤੇ

4. 1 Raajeyaan 3:12 — Dekh, mai tere bacheyaan de mutabik keeta ai: dekh, mai tenu ditta ai:

- a) ਏਕ ਸਯਾਣਾ ਤੇ ਸਮਝਦਾਰ ਦਿਲ
- b) ਦੌਲਤ ਤੇ ਝੋਲਤ
- c) ਲੰਬੀ ਉਮਰ

5. 1 ਕੁਰਿਨਥਿਯੋਂ 3:19 — ਇਸ ਦੁਨਿਯਾਰੀ ਅਕਲ ਪਰਮੇਸ਼ਵਰੇ ਕਾਂ:

- a) ਪਰਮੇਸ਼ਵਰੇ ਕੋਲਾ ਛਪੋਆ
- b) ਪਰਮੇਸ਼ਵਰੇ ਕਾਂ ਬੇਵਕੂਫੀ
- c) ਪਰਮੇਸ਼ਵਰਾ ਦੇ ਸਾਰੂ ਕਮਜ਼ੋਰੀ

6. कुलुस्सियों 2:3 — जेस मां छपोरेन:

- a) इस दुनियां दी सयाणपा च
- b) कलीसिया गे
- ज्ञानेरे ते समझरे सारे भण्डार

7. यागूब 3:17 — जैन ज्ञान स्वर्गेरां एइते तैन पेइलू त:

- a) पवित्र
- b) शान्तिप्रिय
- c) कमला/नरम

सहाय वृत्ति: 1-b, 2-a, 3-c, 4-a, 5-b, 6-c, 7-a

इह अध्ययन कठे-कठे बंडा ऐ

बुद्धि इक व्यक्ति करा कदे बोलदी ऐ: नीतिवचन 8:23 मां बुद्धि बोलदी ऐ, मैं अनादि कालें थमां थपियोरी थी; ते 1 कुरिन्थियों 1:24 मसीह गुई परमेशरा दी बुद्धि आखदा ऐ। खोजो जे नीतिवचन मां जुड़ बुद्धि रोआ करदी ऐ, सै बड्डे (पुत्तरे) दी छांह ऐ की नेई।

आत्मा किह बुद्धि दिन्दा ऐ: बज़लेल परमेशरे दे आत्मा कने बुद्धिया कन्नै भरोआ करेआ गेआ हा (निर्गमन 31:3), कने पौलुस प्रार्थना करदा ऐ जे परमेशर तुसां जो बुद्धिया दा आत्मा देऐ (इफिसियों 1:17)। तोह लगाओ जे बुद्धि आत्मा दे राहें किह औंदी ऐ।

उपदेशक किह बुद्धि दे शुरुआत पर खत्म होंदा ऐ: उपदेशक 12:13 च लिखेआ ऐ, परमेश्वरैरा डर मान, ते उंदे हुकम मान: कीजू एहदे च ई मनुक्खा दा सारा फर्ज ऐ। तोह लाओ जे कियौं किताबा दा अंत बुद्धि दिये शुरुआता कन्नै मिलदा ऐ।

मुलेभाण्े ते बड्डा (मत्ती 12:42), यूनुसे ते बड्डा (मत्ती 12:41), मन्दरे ते बड्डा इक (मत्ती 12:6) — ऐ बड्डे-ते-बड्डा दा सिलसिला किया चलदा ऐ। तोपा कुण राजा ते, नबिये ते, ते मन्दरे ते बड्डा ऐ।

SOURCES & CREDITS

Scripture: Bhadrawahi Bible (CC BY-SA 4.0) — a redistributable edition, looked up exactly and never machine-translated.

Alternate chapter/verse numbering reconciled with STEP Bible TVTMS (CC BY 4.0).

Strong's numbering & original-language data: OpenScriptures Hebrew Bible (CC BY 4.0); STEP Bible.org — TAHOT/TAGNT/TBESH/TBESG (CC BY 4.0); Robinson-Pierpont Byzantine Majority Text (Public Domain); Strong's dictionary, 1890 (Public Domain).

Typography: Google Noto fonts (SIL Open Font License 1.1).

© SEE MORE JESUS · wanttoseemore.com — shared under Creative Commons Attribution 4.0 (CC BY 4.0).